

raam gus-ee-aa jee-a kay jeevnaa

<p>raagu gaḥI rivdās j I kypdy gaḥI gaAḥḥI (345-9)</p>	<p>raag ga-or^hee ravidāas jee kay paḍay ga-or^hee gu-aarayree</p>	<p>Raag Gauree, Padas Of Ravi Daas Jee, Gauree Gwaarayree:</p>
<p>myrI sḥḡiq pōc sōc idnū rḡqI]</p>	<p>mayree sangatḥ poch soch <u>d</u>in raat^{ee}.</p>	<p>The company I keep is wretched and low, and I am anxious day and night;</p>
<p>myrḡ krmukitI qḡ j nmukāBḡqI]1]</p>	<p>mayraa karam kutiltāa janam kub^haa^Ntee. 1 </p>	<p>my actions are crooked, and I am of lowly birth. 1 </p>
<p>rḡm gselAḡ j IA kyj lvnḡ]</p>	<p>raam gus-ee-aa jee-a kay jeevnaa.</p>	<p>O Lord, Master of the earth, Life of the soul,</p>
<p>mōh n ibsḡrhu mlj nū qyrḡ]1] rhḡau]</p>	<p>mohi na bisaarahu mai jan <u>t</u>ayraa. 1 rahaa-o.</p>	<p>please do not forget me! I am Your humble servant. 1 Pause </p>
<p>myrI hrhu ibpiq j n krhu sBḡel]</p>	<p>mayree harahu bipatḥ jan karahu sub^haa-ee.</p>	<p>Take away my pains, and bless Your humble servant with Your Sublime Love.</p>
<p>crx n Cḡfau sḡrI r kl j ḡel]2]</p>	<p>charanḥ na ch^haaḍa-o sareer kal jaa-ee. 2 </p>	<p>I shall not leave Your Feet, even though my body may perish. 2 </p>
<p>khu rivdās praḡ qyrI sḡBḡ]</p>	<p>kaho ravidāas para-o <u>t</u>ayree saab^haa.</p>	<p>Says Ravi Daas, I seek the protection of Your Sanctuary;</p>
<p>bḡg iml hu j n kir n ibl ḡḡḡ]3]1]</p>	<p>bayg milhu jan kar na bilaa^Nbaa. 3 1 </p>	<p>please, meet Your humble servant - do not delay! 3 1 </p>